

ਸਕੂਲ ਕੈਸ਼ ਆਨਲਾਈਨ

ਸੁਰੱਖਿਆ ਅਤੇ ਕੁਸ਼ਲਤਾ ਕਾਰਨ ਕਰਕੇ ਵੈਨਕੂਵਰ ਸਕੂਲ ਬੋਰਡ ਸਕੂਲਾਂ ਵਿੱਚ ਆ ਰਹੇ ਕੈਸ਼ ਅਤੇ ਚੈਕਾਂ ਦੀ ਗਿਣਤੀ ਘਟਾਉਣੀ ਚਾਹੁੰਦਾ ਹੈ। ਕਿਰਪਾ ਕਰਕੇ ਉਹਨਾ ਮਾਪਿਆਂ ਵਿੱਚ ਸ਼ਾਮਲ ਹੋਵੋ ਜੋ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਹਨ ਅਤੇ ਆਨਲਾਈਨ ਪੇਮੈਂਟ ਸੇਵਾ ਦਾ ਲਾਭ ਉਠਾ ਰਹੇ ਹਨ। ਰਜਿਸਟਰ ਕਰਨ ਨੂੰ ਸਿਰਫ 5 ਮਿੰਟ ਲਗਦੇ ਹਨ। ਕਿਰਪਾ ਕਰਕੇ ਹੇਠਾਂ ਦਿੱਤੇ ਨਿਰਦੇਸ਼ ਦੀ ਪਾਲਣਾ ਕਰੋ ਤਾਂਕਿ ਤੁਸੀਂ ਆਪਣੇ ਬੱਚਿਆਂ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਬਾਰੇ ਈ-ਮੇਲ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕੋ।

ਸੂਚਨਾ: ਜੇ ਤੁਹਾਨੂੰ ਮਦਦ ਦੀ ਲੋੜ ਹੋਵੇ ਤਾਂ ਸੱਜੇ ਪਾਸੇ ਉੱਪਰ ਦਿੱਤੇ 'SUPPORT' ਆਪਸ਼ਨ ਦੀ ਚੋਣ ਕਰੋ।

ਪਹਿਲਾ ਕਦਮ : ਰਜਿਸਟਰ

- ੳ) ਜੇਕਰ ਤੁਸੀਂ ਪਹਿਲਾਂ ਰਜਿਸਟਰ ਨਹੀਂ ਕੀਤਾ ਹੈ ਤਾਂ ਸਕੂਲ ਕੈਸ਼ ਆਨਲਾਈਨ ਵੈੱਬਸਾਈਟ ਦੇ ਪਹਿਲੇ ਪੰਨੇ <https://vsb.schoolcashonline.com> ਤੇ ਜਾਓ ਅਤੇ "Get Started Today" ਆਪਸ਼ਨ ਚੁਣੋ।
- ਅ) ਰਜਿਸਟਰ ਕਿਰਿਆ ਦੇ ਤਿੰਨਾਂ ਕਦਮਾਂ ਦੀ ਪਾਲਣਾ ਕਰੋ।
- *ਸੁਰੱਖਿਆ ਕਾਰਨ ਕਰਕੇ, ਪਾਸਵਰਡ ਵਿੱਚ 8 ਅੱਖਰ, ਇੱਕ ਛੋਟਾ ਅੱਖਰ, ਇੱਕ ਵੱਡਾ ਅੱਖਰ ਅਤੇ ਇੱਕ ਨੰਬਰ ਹੋਣਾ ਜ਼ਰੂਰੀ ਹੈ।

ਦੂਜਾ ਕਦਮ : ਈ-ਮੇਲ ਪੁਸ਼ਟੀ

ਤੁਹਾਡੀ ਰਜਿਸਟਰੇਸ਼ਨ ਦੀ ਪੁਸ਼ਟੀ ਲਈ ਇੱਕ ਈ-ਮੇਲ ਭੇਜੀ ਜਾਵੇਗੀ। ਆਪਣਾ ਈ-ਮੇਲ ਐਡਰੈਸ ਅਤੇ ਸਕੂਲ ਕੈਸ਼ ਆਨਲਾਈਨ ਖਾਤੇ ਦੀ ਪੁਸ਼ਟੀ ਕਰਨ ਲਈ ਈ-ਮੇਲ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ। ਦਿੱਤਾ ਹੋਇਆ ਲਿੰਕ ਤੁਹਾਨੂੰ ਸਕੂਲ ਕੈਸ਼ ਆਨਲਾਈਨ ਵੈੱਬਸਾਈਟ ਤੇ ਲੈ ਜਾਏਗਾ ਅਤੇ ਖਾਤੇ ਵਿੱਚ ਸਾਇਨ-ਇਨ ਕਰਨ ਲਈ ਪੁਛੇਗਾ। ਸਾਇਨ-ਇਨ ਕਰਨ ਲਈ ਆਪਣਾ ਈ-ਮੇਲ ਐਡਰੈਸ ਅਤੇ ਨਵਾਂ-ਬਣਾਇਆ ਪਾਸਵਰਡ ਭਰੋ।


ਤੀਜਾ ਕਦਮ : ਵਿਦਿਆਰਥੀ ਲੱਭੋ

- ਇਹ ਕਦਮ ਤੁਹਾਡੇ ਬੱਚਿਆਂ ਨੂੰ ਤੁਹਾਡੇ ਖਾਤੇ ਨਾਲ ਜੋੜੇਗਾ।
- ੳ) ਸਕੂਲ ਬੋਰਡ ਦਾ ਨਾਮ ਭਰੋ।
- ਅ) ਸਕੂਲ ਦਾ ਨਾਮ ਭਰੋ।
- ੲ) ਆਪਣੇ ਬੱਚੇ ਦਾ ਸਟੂਡੈਂਟ ਨੰਬਰ, ਲਾਸਟ ਨੇਮ (ਗੋਤ) ਅਤੇ ਜਨਮ ਤਰੀਕ ਭਰੋ।
- ੳ) Continue ਚੁਣੋ।
- ੲ) ਅਗਲੇ ਪੰਨੇ ਤੇ ਪੁਸ਼ਟੀ ਕਰੋ ਕੇ ਤੁਸੀਂ ਬੱਚੇ ਨਾਲ ਤਾਲੁਕ ਰੱਖਦੇ ਹੋ, Agree ਡੱਬੇ ਵਿੱਚ ਕਲਿੱਕ ਕਰੋ ਅਤੇ Continue ਚੁਣੋ।
- ਕ) ਤੁਹਾਡਾ ਬੱਚਾ ਤੁਹਾਡੇ ਖਾਤੇ ਵਿੱਚ ਦਰਜ ਹੋ ਚੁਕਾ ਹੈ

ਚੌਥਾ ਕਦਮ : ਖਾਤਾ ਵੇਖੋ ਜਾਂ ਹੋਰ ਵਿਦਿਆਰਥੀ ਦਰਜ ਕਰੋ

ਜੇਕਰ ਤੁਹਾਡਾ ਕੋਈ ਹੋਰ ਬੱਚਾ ਹੈ ਤਾਂ "Add Another Student" ਆਪਸ਼ਨ ਚੁਣੋ ਅਤੇ ਉਪਰਲੇ ਕਦਮ ਦਹੁਰਾਓ। ਇੱਕ ਮਾਪੇ ਦੇ ਖਾਤੇ ਵਿੱਚ 8 ਬੱਚੇ ਦਰਜ ਕੀਤੇ ਜਾ ਸਕਦੇ ਹਨ।

ਜੇਕਰ ਤੁਸੀਂ ਹੋਰ ਬੱਚਾ ਦਰਜ ਨਹੀਂ ਕਰਨਾ ਚਹੁੰਦੇ ਤਾਂ "View Items For Students" ਚੁਣੋ। ਖਰੀਦਣ ਯੋਗ ਸਾਮਾਨ ਦੀ ਇੱਕ ਸੂਚੀ ਵੇਖਣ ਵਿੱਚ ਅਵੇਗੀ।



Find Student

School Information

School Board Name: School Board 1575
Looking for a student in a different school board?

School Name: Eagle High School

Student Information

Do you have the student number?

Student Number

First Name:

Last Name:

Birth Date:

Date format: mm/dd/yyyy

(No students? [Click here](#))